

## 7

# B群溶血性レンサ球菌

(ग्रुप बी स्ट्रेप्टोकोकस संक्रमण)



B群溶血性レンサ球菌 (GBS) は、ふつうは問題にならない腔の中にある細菌 (常在菌) のひとつです。

妊娠していないときは問題にはなりません、妊娠中にママの腔になかに GBS がいることがわかる (陽性) と治療が必要です。それは、赤ちゃんが腔を通過して生まれてくるので、出産のときに赤ちゃんにうつってしまうことがあるからです。GBS にうつってしまうと赤ちゃんの状態がとても悪くなってしまうことがあります。

GBS がいても妊娠中は赤ちゃんにうつりませんが、出産のときにうつる可能性があるため、陣痛がきたときや破水をしたときは、赤ちゃんを GBS から守るための準備として、ママが抗生物質の点滴をうけます。

## Q: どのような検査をするの?

A: 腔のなかの細菌の検査です。時期は、妊娠33~37週ごろの出産に近い時期にあります。

## Q: どのような治療をするの?

A: GBS が陽性といわれたら、出産についての説明があります。治療は、陣痛がはじまったときや破水をしたときに、入院してペニシリン系の抗生物質の点滴を数時間ごとにうけます。

## Q: もし赤ちゃんが感染したらどうなるの?

A: 赤ちゃんは肺炎、髄膜炎などの重症な状態になり、亡くなってしまうことがあります。生まれた赤ちゃんにすぐに抗生物質の点滴をして治療する方法もありますが、出産のときにママが抗生物質の点滴をうけるほうが効果的といわれています。

ग्रुप बी स्ट्रेप्टोकोकस (GBS) महिलाहरूको योनीमा हुने एक प्रकारको जीवाणु (ब्याक्टेरिया) हो, जुन प्रायः खतराजन्य हुँदैन। गर्भवती नभएको बेला यसले केहि असर गर्दैन, तर गर्भावस्थामा आमाको योनीमा यो जीवाणु भेटियो (पोजेटिव देखियो) भने यसको उपचार गर्नु पर्छ। त्यो किनभने बच्चा योनी बाट जन्मिने भएकोले र बच्चा जन्मिदा यो जीवाणु उसलाई सर्न सक्छ। यो जीवाणु (GBS) बच्चालाई सर्यो भने बच्चालाई धेरै नराम्रो हुन सक्छ।

यदि तपाईंसँग यो जीवाणु (GBS) छ भने पनि, गर्भावस्थामा यो बच्चालाई सर्दैन। तर डेलिवरीको समयमा बच्चा संक्रमित हुन सक्छ, त्यसैले प्रसव अवस्थामा वा योनिबाट पानी बगेको बेला, बच्चालाई यो जीवाणु (GBS) बाट बचाउनको लागि, आमालाई एन्टिबायोटिक दिइन्छ।

## Q: कस्तो परीक्षण गरिन्छ?

A: यो योनीमा भएको कीटाणुको (ब्याक्टेरिया) परीक्षण हो। गर्भावस्थाको 33~36 हप्ता, डेलिवरी नजिक हुने बेलामा गरिन्छ।

## Q: कस्तो उपचार गरिन्छ?

A: यदि यो जीवाणु (GBS) पोजेटिव देखिएमा, डेलिवरी हुने बेलामा यस बारे जानकारी गराइन्छ। यसको उपचारमा, प्रसव अवस्था शुरू भएपछि वा योनिबाट पानी बगेपछि, अस्पतालमा भर्ना भएपछि पेनिसिलिन एन्टिबायोटिक केही घण्टाको फरकमा दिइन्छ।

## Q: बच्चा संक्रमित भयो भने के हुन्छ?

A: बच्चामा निमोनिया, मेनिन्जाइटिस जस्ता गम्भीर लक्षण देखा पर्दछ र मृत्यु पनि हुन सक्छ। यस्तो बेलामा एन्टिबायोटिक दिएर बच्चालाई तुरुन्तै उपचार गर्ने विधि पनि छ, तर त्यो भन्दा आमालाई डेलिवरी हुँदा एन्टिबायोटिक दिएको बढी प्रभावकारी हुन्छ।